

 Print Page

Sri Guru Granth Sahib

Displaying 1257 of

ਨਿਤ ਨਿਤ ਲੇਹੁ ਨ ਛੀਜੈ ਦੇਹ ॥

Nith Nith Laehu N Shheejai Dhaeh ||

Take it each and every day, and your body shall not waste away.

ਮਲਾਰ (ਮਃ ੧) (੮) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧

Raag Malar Guru Nanak Dev

ਅੰਤ ਕਾਲਿ ਜਮੁ ਮਾਰੈ ਠੇਹ ॥੧॥

Anth Kaal Jam Maarai Thaeh ||1||

At the very last instant, you shall strike down the Messenger of Death. ||1||

ਮਲਾਰ (ਮਃ ੧) (੮) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧

Raag Malar Guru Nanak Dev

ਐਸਾ ਦਾਰੂ ਖਾਹਿ ਗਵਾਰ ॥

Aisaa Dhaaroo Khaahi Gavaar ||

So take such medicine, O fool,

ਮਲਾਰ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧

Raag Malar Guru Nanak Dev

ਜਿਤੁ ਖਾਧੈ ਤੇਰੇ ਜਾਹਿ ਵਿਕਾਰ ॥੧॥ ਰਹਾਉ ॥

Jith Khaadhhai Thaerae Jaahi Vikaar ||1|| Rehaao ||

By which your corruption shall be taken away. ||1||Pause||

ਮਲਾਰ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੨

Raag Malar Guru Nanak Dev

ਰਾਜੁ ਮਾਲੁ ਜੋਬਨੁ ਸਭੁ ਛਾਂਵ ॥

Raaj Maal Joban Sabh Shhaanv ||

Power, wealth and youth are all just shadows,

ਮਲਾਰ (ਮਃ ੧) (੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੨

Raag Malar Guru Nanak Dev

ਰਥਿ ਫਿਰੰਦੈ ਦੀਸਹਿ ਥਾਵ ॥

Rathh Firandhai Dheesehi Thhaav ||

As are the vehicles you see moving around.

ਮਲਾਰ (ਮਃ ੧) (੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੨

Raag Malar Guru Nanak Dev

ਦੇਹ ਨ ਨਾਉ ਨ ਹੋਵੈ ਜਾਤਿ ॥

Dhaeh N Naao N Hovai Jaath ||

Neither your body, nor your fame, nor your social status shall go along with you.

ਮਲਾਰ (ਮਃ ੧) (੮) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੩

Raag Malar Guru Nanak Dev

ਓਥੈ ਦਿਹੁ ਐਥੈ ਸਭ ਰਾਤਿ ॥੨॥

Outhhai Dhihu Aithhai Sabh Raath ||2||

In the next world it is day, while here, it is all night. ||2||

ਮਲਾਰ (ਮਃ ੧) (੮) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੩

Raag Malar Guru Nanak Dev

ਸਾਦ ਕਰਿ ਸਮਧਾਂ ਤ੍ਰਿਸਨਾ ਘਿਉ ਤੇਲੁ ॥

Saadh Kar Samadhhaan Thrisanaa Ghio Thael ||

Let your taste for pleasures be the firewood, let your greed be the ghee,

ਮਲਾਰ (ਮਃ ੧) (੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੩

Raag Malar Guru Nanak Dev

ਕਾਮੁ ਕ੍ਰੋਧੁ ਅਗਨੀ ਸਿਉ ਮੇਲੁ ॥

Kaam Krodhh Aganee Sio Mael ||

And your sexual desire and anger the cooking oil; burn them in the fire.

ਮਲਾਰ (ਮਃ ੧) (੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੪

Raag Malar Guru Nanak Dev

ਹੋਮ ਜਗ ਅਰੁ ਪਾਠ ਪੁਰਾਣ ॥

Hom Jag Ar Paath Puraan ||

Some make burnt offerings, hold sacred feasts, and read the Puraanas.

ਮਲਾਰ (ਮਃ ੧) (੮) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੪

Raag Malar Guru Nanak Dev

ਜੋ ਤਿਸੁ ਭਾਵੈ ਸੋ ਪਰਵਾਣ ॥੩॥

Jo This Bhaavai So Paravaan ||3||

Whatever pleases God is acceptable. ||3||

ਮਲਾਰ (ਮਃ ੧) (੮) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੪

Raag Malar Guru Nanak Dev

ਤਪੁ ਕਾਗਦੁ ਤੇਰਾ ਨਾਮੁ ਨੀਸਾਨੁ ॥

Thap Kaagadh Thaeraa Naam Neesaan ||

Intense meditation is the paper, and Your Name is the insignia.

ਮਲਾਰ (ਮਃ ੧) (੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੫

Raag Malar Guru Nanak Dev

ਜਿਨ ਕਉ ਲਿਖਿਆ ਏਹੁ ਨਿਧਾਨੁ ॥

Jin Ko Likhiaa Eaehu Nidhhaan ||

Those for whom this treasure is ordered,

ਮਲਾਰ (ਮਃ ੧) (੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੫

Raag Malar Guru Nanak Dev

ਸੇ ਧਨਵੰਤ ਦਿਸਹਿ ਘਰਿ ਜਾਇ ॥

Sae Dhhanavanth Dhisehi Ghar Jaae ||

Look wealthy when they reach their true home.

ਮਲਾਰ (ਮਃ ੧) (੮) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੫

Raag Malar Guru Nanak Dev

ਨਾਨਕ ਜਨਨੀ ਧੰਨੀ ਮਾਇ ॥੪॥੩॥੮॥

Naanak Jananee Dhhannee Maae ||4||3||8||

O Nanak, blessed is that mother who gave birth to them. ||4||3||8||

ਮਲਾਰ (ਮਃ ੧) (੮) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੬

Raag Malar Guru Nanak Dev

ਮਲਾਰ ਮਹਲਾ ੧ ॥

Malaar Mehalaa 1 ||

Malaar, First Mehl:

ਮਲਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੫੭

ਬਾਗੇ ਕਾਪੜ ਬੋਲੈ ਬੈਣ ॥

Baagae Kaaparr Bolai Bain ||

You wear white clothes, and speak sweet words.

ਮਲਾਰ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੬

Raag Malar Guru Nanak Dev

ਲੰਮਾ ਨਕੁ ਕਾਲੇ ਤੇਰੇ ਨੈਣ ॥

Lanmaa Nak Kaalae Thaerae Nain ||

Your nose is sharp, and your eyes are black.

ਮਲਾਰ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੬

Raag Malar Guru Nanak Dev

ਕਬਹੂੰ ਸਾਹਿਬੁ ਦੇਖਿਆ ਭੈਣ ॥੧॥

Kabehoon Saahib Dhaekhiaa Bhain ||1||

Have you ever seen your Lord and Master, O sister? ||1||

ਮਲਾਰ (ਮਃ ੧) (੯) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੭

Raag Malar Guru Nanak Dev

ਉਡਾਂ ਉਡਿ ਚੜਾਂ ਅਸਮਾਨਿ ॥

Ooddaan Odd Charraan Asamaan ||

O my All-powerful Lord and Master,

ਮਲਾਰ (ਮਃ ੧) (੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੭

Raag Malar Guru Nanak Dev

ਸਾਹਿਬ ਸੰਮ੍ਰਿਥ ਤੇਰੈ ਤਾਣਿ ॥

Saahib Sanmrithh Thaerai Thaan ||

By Your power, I fly and soar, and ascend to the heavens.

ਮਲਾਰ (ਮਃ ੧) (੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੭

Raag Malar Guru Nanak Dev

ਜਲਿ ਥਲਿ ਡੂੰਗਰਿ ਦੇਖਾਂ ਤੀਰ ॥

Jal Thhal Ddoongar Dhaekhaan Theer ||

I see Him in the water, on the land, in the mountains, on the river-banks,

ਮਲਾਰ (ਮਃ ੧) (੯) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੮

Raag Malar Guru Nanak Dev

ਥਾਨ ਥਨੰਤਰਿ ਸਾਹਿਬੁ ਬੀਰ ॥੨॥

Thhaan Thhananthar Saahib Beer ||2||

In all places and interspaces, O brother. ||2||

ਮਲਾਰ (ਮਃ ੧) (੯) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੮

Raag Malar Guru Nanak Dev

ਜਿਨਿ ਤਨੁ ਸਾਜਿ ਦੀਏ ਨਾਲਿ ਖੰਭ ॥

Jin Than Saaj Dheeeae Naal Khanbh ||

He fashioned the body, and gave it wings;

ਮਲਾਰ (ਮਃ ੧) (੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੮

Raag Malar Guru Nanak Dev

ਅਤਿ ਤ੍ਰਿਸਨਾ ਉਡਣੈ ਕੀ ਡੰਡ ॥

Ath Thrisanaa Ouddanai Kee Ddanjh ||

He gave it great thirst and desire to fly.

ਮਲਾਰ (ਮਃ ੧) (੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੯

Raag Malar Guru Nanak Dev

ਨਦਰਿ ਕਰੇ ਤਾਂ ਬੰਧਾਂ ਧੀਰ ॥

Nadhar Karae Thaan Bandhhaan Dhheer ||

When He bestows His Glance of Grace, I am comforted and consoled.

ਮਲਾਰ (ਮਃ ੧) (੯) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੯

Raag Malar Guru Nanak Dev

ਜਿਉ ਵੇਖਾਲੇ ਤਿਉ ਵੇਖਾਂ ਬੀਰ ॥੩॥

Jio Vaekhaalae Thio Vaekhaan Beer ||3||

As He makes me see, so do I see, O brother. ||3||

ਮਲਾਰ (ਮਃ ੧) (੯) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੯

Raag Malar Guru Nanak Dev

ਨ ਇਹੁ ਤਨੁ ਜਾਇਗਾ ਨ ਜਾਹਿਗੇ ਖੰਭ ॥

N Eihu Than Jaaeigaa N Jaahigae Khanbh ||

Neither this body, nor its wings, shall go to the world hereafter.

ਮਲਾਰ (ਮਃ ੧) (੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੯

Raag Malar Guru Nanak Dev

ਪਉਣੈ ਪਾਣੀ ਅਗਨੀ ਕਾ ਸਨਬੰਧ ॥

Pounai Paanee Aganee Kaa Sanabandhh ||

It is a fusion of air, water and fire.

ਮਲਾਰ (ਮਃ ੧) (੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧੦

Raag Malar Guru Nanak Dev

ਨਾਨਕ ਕਰਮੁ ਹੋਵੈ ਜਪੀਐ ਕਰਿ ਗੁਰੁ ਪੀਰੁ ॥

Naanak Karam Hovai Japeeai Kar Gur Peer ||

O Nanak, if it is in the mortal's karma, then he meditates on the Lord, with the Guru as his Spiritual Teacher.

ਮਲਾਰ (ਮਃ ੧) (੯) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧੦

Raag Malar Guru Nanak Dev

ਸਚਿ ਸਮਾਵੈ ਏਹੁ ਸਰੀਰੁ ॥੪॥੪॥੯॥

Sach Samaavai Eaehu Sareer ||4||4||9||

This body is absorbed in the Truth. ||4||4||9||

ਮਲਾਰ (ਮਃ ੧) (੯) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧੧

Raag Malar Guru Nanak Dev

ਮਲਾਰ ਮਹਲਾ ੩ ਚਉਪਦੇ ਘਰੁ ੧

Malaar Mehalaa 3 Choupadhae Ghar 1

Malaar, Third Mehl, Chau-Padas, First House:

ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੫੭

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੫੭

ਨਿਰੰਕਾਰੁ ਆਕਾਰੁ ਹੈ ਆਪੇ ਆਪੇ ਭਰਮਿ ਭੁਲਾਏ ॥

Nirankaar Aakaar Hai Aapae Aapae Bharam Bhulaaeae ||

The Formless Lord is formed by Himself. He Himself deludes in doubt.

ਮਲਾਰ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧੩

Raag Malar Guru Amar Das

ਕਰਿ ਕਰਿ ਕਰਤਾ ਆਪੇ ਵੇਖੈ ਜਿਤੁ ਭਾਵੈ ਤਿਤੁ ਲਾਏ ॥

Kar Kar Karathaa Aapae Vaekhai Jith Bhaavai Thith Laaeae ||

Creating the Creation, the Creator Himself beholds it; He enjoins us as He pleases.

ਮਲਾਰ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧੩

Raag Malar Guru Amar Das

ਸੇਵਕ ਕਉ ਏਹਾ ਵਡਿਆਈ ਜਾ ਕਉ ਹੁਕਮੁ ਮਨਾਏ ॥੧॥

Saevak Ko Eaehaa Vaddiaaee Jaa Ko Hukam Manaaeae ||1||

This is the true greatness of His servant, that he obeys the Hukam of the Lord's Command. ||1||

ਮਲਾਰ (ਮਃ ੩) (੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧੪

Raag Malar Guru Amar Das

ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ ॥

Aapanaa Bhaanaa Aapae Jaanai Gur Kirapaa Thae Leheei ॥

Only He Himself knows His Will. By Guru's Grace, it is grasped.

ਮਲਾਰ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧੪

Raag Malar Guru Amar Das

ਏਹਾ ਸਕਤਿ ਸਿਵੈ ਘਰਿ ਆਵੈ ਜੀਵਦਿਆ ਮਰਿ ਰਹੀਐ ॥੧॥ ਰਹਾਉ ॥

Eaehaa Sakath Sivai Ghar Aavai Jeevadhiaa Mar Reheei ॥1॥ Rehaao ॥

When this play of Shiva and Shakti comes to his home, he remains dead while yet alive. ॥1॥Pause॥

ਮਲਾਰ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧੫

Raag Malar Guru Amar Das

ਵੇਦ ਪੜੈ ਪੜਿ ਵਾਦੁ ਵਖਾਣੈ ਬ੍ਰਹਮਾ ਬਿਸਨੁ ਮਹੇਸਾ ॥

Vaeth Parrai Parr Vaadh Vakhaanai Brehamaa Bisan Mehaesaa ॥

They read the Vedas, and read them again, and engage in arguments about Brahma, Vishnu and Shiva.

ਮਲਾਰ (ਮਃ ੩) (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧੫

Raag Malar Guru Amar Das

ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਣ ਕਾ ਸਹਸਾ ॥

Eaeh Thrigun Maaeiaa Jin Jagath Bhulaaeiaa Janam Maran Kaa Sehasaa ॥

This three-phased Maya has deluded the whole world into cynicism about death and birth.

ਮਲਾਰ (ਮਃ ੩) (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧੬

Raag Malar Guru Amar Das

ਗੁਰ ਪਰਸਾਦੀ ਏਕੋ ਜਾਣੈ ਚੁਕੈ ਮਨਹੁ ਅੰਦੇਸਾ ॥੨॥

Gur Parasaadhee Eaeko Jaanai Chookai Manahu Andhaesaa ॥2॥

By Guru's Grace, know the One Lord, and the anxiety of your mind will be allayed. ॥2॥

ਮਲਾਰ (ਮਃ ੩) (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧੭

Raag Malar Guru Amar Das

ਹਮ ਦੀਨ ਮੂਰਖ ਅਵੀਚਾਰੀ ਤੁਮ ਚਿੰਤਾ ਕਰਹੁ ਹਮਾਰੀ ॥

Ham Dheen Moorakh Aveechaaree Thum Chinthaa Karahu Hamaaree ॥

I am meek, foolish and thoughtless, but still, You take care of me.

ਮਲਾਰ (ਮਃ ੩) (੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧੭

Raag Malar Guru Amar Das

ਹੋਹੁ ਦਇਆਲ ਕਰਿ ਦਾਸੁ ਦਾਸਾ ਕਾ ਸੇਵਾ ਕਰੀ ਤੁਮਾਰੀ ॥

Hohu Dhaeiaal Kar Dhaas Dhaasaa Kaa Saevaa Karee Thumaaree ||

Please be kind to me, and make me the slave of Your slaves, so that I may serve You.

ਮਲਾਰ (ਮਃ ੩) (੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧੮

Raag Malar Guru Amar Das

ਏਕੁ ਨਿਧਾਨੁ ਦੇਹਿ ਤੂ ਅਪਣਾ ਅਹਿਨਿਸਿ ਨਾਮੁ ਵਖਾਣੀ ॥੩॥

Eaek Nidhhaan Dhaehi Thoo Apanaa Ahinis Naam Vakhaanee ||3||

Please bless me with the treasure of the One Name, that I may chant it, day and night. ||3||

ਮਲਾਰ (ਮਃ ੩) (੧) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧੮

Raag Malar Guru Amar Das

ਕਹਤ ਨਾਨਕੁ ਗੁਰ ਪਰਸਾਦੀ ਬੁਝਹੁ ਕੋਈ ਐਸਾ ਕਰੇ ਵੀਚਾਰਾ ॥

Kehath Naanak Gur Parasaadhee Boojhahu Koee Aisaa Karae Veechaaraa ||

Says Nanak, by Guru's Grace, understand. Hardly anyone considers this.

ਮਲਾਰ (ਮਃ ੩) (੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧੯

Raag Malar Guru Amar Das

ਜਿਉ ਜਲ ਉਪਰਿ ਫੇਨੁ ਬੁਦਬੁਦਾ ਤੈਸਾ ਇਹੁ ਸੰਸਾਰਾ ॥

Jio Jal Oopar Faen Budhabudhaa Thaisaa Eihu Sansaaraa ||

Like foam bubbling up on the surface of the water, so is this world.

ਮਲਾਰ (ਮਃ ੩) (੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੫੭ ਪੰ. ੧੯

Raag Malar Guru Amar Das